

ਟਰੱਕ ਡ੍ਰਾਈਵਰ ਵਜੋਂ, ਸੁਰੱਖਿਆ ਅਤੇ ਪਾਲਣਾ ਲਈ ਰੈਸਟ ਸਟਾਪਾਂ ਦੀ ਲੋੜ ਹੁੰਦੀ ਹੈ, ਪਰ ਉੱਥੇ ਅਚਾਨਕ ਜੰਗਲੀ ਜੀਵਾਂ ਨਾਲ ਸਾਹਮਣਾ ਹੋ ਸਕਦਾ ਹੈ। ਪੂਰੇ ਉੱਤਰੀ ਅਮਰੀਕਾ ਵਿੱਚ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਦੇ ਜੰਗਲੀ ਜੀਵ ਹਨ। ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਜਾਨਵਰਾਂ ਦੀਆਂ ਕਿਸਮਾਂ ਜੋ ਤੁਹਾਨੂੰ ਦਿਖਾਈ ਦੇ ਸਕਦੇ ਹਨ, ਖ਼ਤਰਿਆਂ ਅਤੇ ਕਾਰਵਾਈ ਕਰਨ ਦੇ ਤਰੀਕੇ ਨੂੰ ਸਮਝਣਾ ਮਹੱਤਵਪੂਰਨ ਹੈ।

ਵੱਡੇ ਜਾਨਵਰ: ਬਾਈਸਨ ਅਤੇ ਮੂਸ

ਇਹ ਵੱਡੇ ਜਾਨਵਰ ਰੈਸਟ ਖੇਤਰਾਂ ਵਿੱਚ ਭਟਕ ਸਕਦੇ ਹਨ, ਟੱਕਰ ਦੇ ਜੋਖਮ ਪੇਸ਼ ਕਰਦੇ ਹਨ ਅਤੇ ਜੇ ਸੰਪਰਕ ਕੀਤਾ ਜਾਵੇ ਤਾਂ ਸੰਭਾਵੀ ਤੌਰ 'ਤੇ ਹਮਲਾਵਰ ਹੋ ਸਕਦੇ ਹਨ। ਬਾਈਸਨ ਅਤੇ ਮੂਸ, ਸੂਣ ਦੇ ਮੌਸਮ (ਬਸੰਤ) ਅਤੇ ਸੰਤੋਗ ਦੇ ਮੌਸਮ (ਗਰਮੀਆਂ ਦਾ ਅੰਤ/ਪਤਝੜ) ਦੌਰਾਨ ਬਹੁਤ ਖਤਰਨਾਕ ਹੁੰਦੇ ਹਨ।



ਖ਼ਤਰਾ: ਡਰ ਮਹਿਸੂਸ ਕਰਨ 'ਤੇ ਉਹ ਤੁਹਾਡੇ 'ਤੇ ਹਮਲਾ ਕਰਨਗੇ।

ਨਿਯੰਤ੍ਰਣ: ਘੱਟੋ-ਘੱਟ 3 ਬੱਸ ਲੰਬਾਈ ਦੀ ਦੂਰੀ 'ਤੇ ਰਹੋ। ਜੇ ਹਮਲਾ ਕੀਤਾ ਜਾਂਦਾ ਹੈ, ਤਾਂ ਸੁਰੱਖਿਆ ਲੰਬੇ ਅਤੇ ਇਸ ਦੇ ਪਿੱਛੇ ਚਲੋ ਜਾਓ। ਜੇ ਹੇਠਾਂ ਡਿੱਗ ਜਾਂਦੇ ਹੋ, ਤਾਂ ਇੱਕ ਗੋਦ ਦੇ ਰੂਪ ਵਿੱਚ ਆ ਜਾਓ ਅਤੇ ਆਪਣੇ ਸਿਰ ਅਤੇ ਗਰਦਨ ਦੀ ਰੱਖਿਆ ਕਰੋ।

ਜ਼ਹਿਰੀਲੇ ਚੱਕ ਅਤੇ ਡੰਗ: ਮੱਕੜੀਆਂ, ਸੱਪ ਅਤੇ ਬਿੱਛੂ

ਮੱਕੜੀਆਂ, ਸੱਪਾਂ ਅਤੇ ਬਿੱਛੂਆਂ ਦੇ ਜ਼ਹਿਰੀਲੇ ਚੱਕ ਜਾਂ ਡੰਗ ਅਸਧਾਰਨ ਹਨ ਪਰ ਬਹੁਤ ਖਤਰਨਾਕ ਹੋ ਸਕਦੇ ਹਨ। ਬਲੈਕ ਵਿਡੋ ਅਤੇ ਬ੍ਰਾਊਨ ਰਿਕਲੂਜ਼ ਵਰਗੀਆਂ ਮੱਕੜੀਆਂ ਬਹੁਤ ਘੱਟ ਹੁੰਦੀਆਂ ਹਨ ਪਰ ਇਹ ਢੇਢੇ ਜਾ ਰਹੇ ਸਮਾਨ ਰਾਹੀਂ ਆ ਸਕਦੀਆਂ ਹਨ।

ਖ਼ਤਰਾ: ਚੱਕ ਜਾਂ ਡੰਗ ਗੰਭੀਰ ਬਿਮਾਰੀ ਜਾਂ ਮੌਤ ਦਾ ਕਾਰਨ ਬਣ ਸਕਦੇ ਹਨ।

ਨਿਯੰਤ੍ਰਣ: ਆਪਣੇ ਟਰੱਕ ਅੰਦਰ ਜਾਂ ਆਸ-ਪਾਸ ਪਹੁੰਚਣ ਜਾਂ ਚੜ੍ਹਨ ਤੋਂ ਪਹਿਲਾਂ ਆਪਣੇ ਆਲੇ-ਦੁਆਲੇ ਅਤੇ ਛੋਟੇ ਖੇਤਰਾਂ ਦਾ ਨਿਰੀਖਣ ਕਰੋ। ਦਸਤਾਨੇ ਅਤੇ ਬੰਦ ਅਗਲੇ ਹਿੱਸੇ ਵਾਲੇ ਜੁੱਤੇ ਪਹਿਨਣ ਨਾਲ ਸੁਰੱਖਿਆ ਦੀ ਇੱਕ ਪਰਤ ਮਿਲ ਸਕਦੀ ਹੈ। ਜੇ ਤੁਹਾਡਾ ਇਹਨਾਂ ਜਾਨਵਰਾਂ ਨਾਲ ਸਾਹਮਣਾ ਹੁੰਦਾ ਹੈ ਤਾਂ ਸ਼ਾਂਤ ਰਹੋ, ਅਚਾਣਕ ਹਰਕਤ ਕਰਨ ਤੋਂ ਬਚੋ ਅਤੇ ਹੌਲੀ-ਹੌਲੀ ਪਿੱਛੇ ਜਾਓ।

ਦਰਮਿਆਨੇ ਜਾਨਵਰ: ਹਿਰਨ, ਐਲਕ ਅਤੇ ਕੈਰੀਬੂ

ਅਕਸਰ ਸਵੇਰ ਅਤੇ ਸ਼ਾਮ ਵੇਲੇ ਸਰਗਰਮ, ਇਹ ਜਾਨਵਰ ਆਰਾਮ ਕਰਨ ਵਾਲੇ ਖੇਤਰਾਂ ਦੇ ਨੇੜੇ ਜਾਂ ਸੜਕ ਦੇ ਕਿਨਾਰੇ ਦਿਖਾਈ ਦੇ ਸਕਦੇ ਹਨ।

ਖ਼ਤਰਾ: ਐਲਕ ਅਤੇ ਕੈਰੀਬੂ ਹਮਲਾਵਰ ਹੋ ਸਕਦੇ ਹਨ ਅਤੇ ਬਿਨਾਂ ਚੇਤਾਵਨੀ ਦੇ ਹਮਲਾ ਕਰ ਸਕਦੇ ਹਨ। ਹਿਰਨ ਨੂੰ ਭੋਜਨ ਦੇਣ ਨਾਲ ਉਹਨਾਂ ਨੂੰ ਸੜਕ ਦੇ ਨੇੜੇ ਰਹਿਣ ਲਈ ਉਤਸ਼ਾਹ ਮਿਲ ਸਕਦਾ ਹਨ, ਜਿਸ ਨਾਲ ਟੱਕਰਾਂ ਦੀ ਸੰਭਾਵਨਾ ਵੱਧ ਜਾਂਦੀ ਹੈ।

ਨਿਯੰਤ੍ਰਣ: ਉਹਨਾਂ ਦੇ ਕੋਲ ਨਾ ਜਾਓ, ਉਹਨਾਂ ਨੂੰ ਲੁਭਾਓ ਨਾ ਜਾਂ ਉਹਨਾਂ ਨੂੰ ਭੋਜਨ ਨਾ ਦਿਓ। ਘੱਟੋ-ਘੱਟ 3 ਬੱਸ ਲੰਬਾਈ ਦੀ ਦੂਰੀ 'ਤੇ ਰਹੋ।

ਭੋਜਨ ਲੱਭਣ ਵਾਲੇ ਸ਼ਿਕਾਰੀ ਜਾਨਵਰ: ਭਾਲੂ, ਕੂਗਰ, ਬਘਿਆੜ ਅਤੇ ਕੋਯੋਟ

ਇਹ ਸ਼ਿਕਾਰੀ ਜਾਨਵਰ ਭੋਜਨ ਦੀ ਖੁਸ਼ਬੂ ਦੁਆਰਾ ਆਕਰਸ਼ਿਤ ਹੁੰਦੇ ਹਨ ਅਤੇ ਆਰਾਮ ਕਰਨ ਵਾਲੇ ਖੇਤਰਾਂ ਵਿੱਚ ਪਹੁੰਚ ਸਕਦੇ ਹਨ, ਖਾਸ ਕਰਕੇ ਜਦੋਂ ਉਹਨਾਂ ਦਾ ਭੋਜਨ ਸੀਮਿਤ ਰਿਹਾ ਹੋਵੇ।



ਖ਼ਤਰਾ: ਉਹ ਤੁਹਾਨੂੰ ਭੋਜਨ ਜਾਂ ਖ਼ਤਰੇ ਵਜੋਂ ਦੇਖ ਸਕਦੇ ਹਨ, ਜਿਸ ਕਾਰਨ ਉਹ ਹਮਲਾ ਕਰ ਸਕਦੇ ਹਨ।

ਨਿਯੰਤ੍ਰਣ: ਘੱਟੋ-ਘੱਟ 10 ਬੱਸ ਲੰਬਾਈ ਦੀ ਦੂਰੀ 'ਤੇ ਰਹੋ। ਜੇ ਉਹ ਤੁਹਾਡੇ ਕੋਲ ਪਹੁੰਚਦੇ ਹਨ, ਤਾਂ ਸ਼ੋਰ ਮਚਾਓ (ਆਪਣੇ ਪੈਰ ਜ਼ਮੀਨ 'ਤੇ ਮਾਰੋ, ਚੀਕੋ), ਫਿਰ ਜਾਨਵਰ ਵੱਲ ਮੂੰਹ ਕਰਦੇ ਹੋਏ ਹੌਲੀ-ਹੌਲੀ ਪਿੱਛੇ ਹਟ ਜਾਓ। ਜੇ ਹਮਲਾ ਕੀਤਾ ਜਾਂਦਾ ਹੈ ਤਾਂ ਲੜੋ!


ਸੁਰੱਖਿਆਤਮਕ ਆਲੂਣੇ: ਪੰਛੀ

ਖ਼ਤਰਾ ਮਹਿਸੂਸ ਕਰਨ 'ਤੇ ਪੰਛੀ ਹਮਲਾਵਰ ਹੋ ਸਕਦੇ ਹਨ, ਖਾਸ ਕਰਕੇ ਜਦੋਂ ਉਹ ਆਲੂਣਾ ਬਣਾ ਰਹੇ ਹੁੰਦੇ ਹਨ। ਉਹ ਆਪਣੇ ਆਲੂਣੇ ਭੋਜਨ ਸਰੋਤਾਂ ਦੇ ਨੇੜੇ ਬਣਾਉਂਦੇ ਹਨ, ਜਿਵੇਂ ਕਿ ਆਰਾਮ ਕਰਨ ਵਾਲੇ ਖੇਤਰ।

ਖ਼ਤਰਾ: ਚੁੰਝਾਂ, ਨਹੁੰਆਂ ਅਤੇ ਖੰਭਾਂ ਨਾਲ ਸਿੱਧਾ ਸੰਪਰਕ ਕੱਟ ਜਾਂ ਹੱਡੀਆਂ ਟੁੱਟਣ ਦਾ ਕਾਰਨ ਬਣ ਸਕਦਾ ਹੈ।

ਨਿਯੰਤ੍ਰਣ: ਆਲੂਣਿਆਂ ਦੇ ਨੇੜੇ ਨਾ ਜਾਓ, ਉਹ ਜ਼ਮੀਨ 'ਤੇ ਜਾਂ ਉੱਚੇ ਹੋ ਸਕਦੇ ਹਨ। ਜੇ ਪੰਛੀ ਝਪਟ ਰਿਹਾ ਹੈ, ਤਾਂ ਭਜ ਕੇ ਕਿਸੇ ਚੀਜ਼ ਦੇ ਹੇਠਾਂ ਹੋ ਜਾਓ। ਜੇ ਹਮਲਾ ਹੁੰਦਾ ਹੈ ਤਾਂ ਆਪਣੀਆਂ ਅੱਖਾਂ ਬੰਦ ਕਰੋ ਅਤੇ ਆਪਣਾ ਸਿਰ ਢੱਕੋ, ਹੌਲੀ-ਹੌਲੀ ਦੂਰ ਚਲੋ ਜਾਓ।

(ਜਾਰੀ)



RISK. PROFESSIONALLY MANAGED.

ਫ਼ੋਨ: 204-632-6600 | ਈਮੇਲ: info@rpmsafety.ca | ਵੈੱਬ: www.rpmsafety.ca

25 Bunting Street Winnipeg, MB R2X 2P5

ਪਾਣੀ ਵਿੱਚ ਰਹਿਣ ਵਾਲੇ ਜਾਨਵਰ: ਘੜਿਆਲ ਅਤੇ ਮਗਰਮੱਛ

ਉੱਤਰੀ ਅਮਰੀਕਾ ਦੇ ਦੱਖਣੀ ਹਿੱਸਿਆਂ ਵਿੱਚ ਪਾਣੀ ਦੇ ਸਥਾਨਾਂ ਦੇ ਨੇੜੇ ਆਰਾਮ ਕਰਨ ਦੇ ਸਥਾਨਾਂ 'ਤੇ ਤੁਹਾਡਾ ਇਹਨਾਂ ਜਾਨਵਰਾਂ ਨਾਲ ਸਾਹਮਣਾ ਹੋ ਸਕਦਾ ਹੈ। ਘੜਿਆਲ ਆਮ ਤੌਰ 'ਤੇ ਡਰਪੋਕ ਹੁੰਦੇ ਹਨ ਅਤੇ ਮਨੁੱਖਾਂ ਤੋਂ ਬਚਦੇ ਹਨ ਜਦੋਂ ਕਿ ਮਗਰਮੱਛ ਵਧੇਰੇ ਹਮਲਾਵਰ ਹੁੰਦੇ ਹਨ।

ਖ਼ਤਰਾ: ਜਦੋਂ ਉਹ ਧੁੱਪ ਸੇਕਣ ਲਈ ਜ਼ਮੀਨ 'ਤੇ ਹੁੰਦੇ ਹਨ, ਤਾਂ ਉਹ ਅਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਉਹਨਾਂ ਦੇ ਕੋਲ ਜਾਣ 'ਤੇ ਉਹਨਾਂ ਦੇ ਰੱਖਿਆਤਮਕ ਢੰਗ ਨਾਲ ਕੰਮ ਕਰਨ ਦੀ ਜ਼ਿਆਦਾ ਸੰਭਾਵਨਾ ਹੋ ਸਕਦੀ ਹੈ।

ਨਿਯੰਤ੍ਰਣ: ਪਾਣੀ ਦੇ ਕਿਨਾਰੇ ਤੋਂ 5 ਮੀਟਰ ਤੋਂ ਵੱਧ ਦੂਰ ਰਹੋ। ਸੁਰੱਖਿਅਤ ਦੂਰੀ ਬਣਾ ਕੇ ਰੱਖੋ, ਉਹਨਾਂ ਅਤੇ ਪਾਣੀ ਦੇ ਵਿਚਕਾਰ ਨਾ ਜਾਓ। ਜੇ ਉਹ ਤੁਹਾਡੇ ਵੱਲ ਵੱਧਦੇ ਹਨ ਤਾਂ ਹੋਰ ਅੰਦਰਲੇ ਪਾਸੇ ਵੱਲ ਪਿੱਛੇ ਹਟ ਜਾਓ।

ਛਿੜਕਾਅ ਅਤੇ ਤਿੱਖੀਆਂ ਚੀਜ਼ਾਂ: ਸਕੰਕ ਅਤੇ ਪੋਰਕੁਪਾਈਨ

ਸਕੰਕ ਅਤੇ ਪੋਰਕੁਪਾਈਨ ਰਾਤ ਵੇਲੇ ਨਿਕਲਦੇ ਹਨ; ਮਤਲਬ ਕਿ ਉਹ ਰਾਤ ਵੇਲੇ ਸਰਗਰਮ ਹੁੰਦੇ ਹਨ। ਉਹਨਾਂ ਨੂੰ ਰੇਬੀਜ਼ ਹੋ ਸਕਦਾ ਹੈ—ਖਾਸ ਕਰਕੇ ਜੇ ਦਿਨ ਦੌਰਾਨ ਦਿਖਾਈ ਦੇਣ ਜਾਂ ਅਜੀਬ ਵਿਵਹਾਰ ਦਿਖਾਉਣ।

ਖ਼ਤਰਾ: ਸਕੰਕ ਇੱਕ ਸ਼ਕਤੀਸ਼ਾਲੀ, ਬਦਬੂਦਾਰ ਸਪ੍ਰੇਅ ਨਾਲ ਆਪਣਾ ਬਚਾਅ ਕਰਦੇ ਹਨ ਅਤੇ ਪੋਰਕੁਪਾਈਨ ਆਪਣੀਆਂ ਤਿੱਖੀਆਂ ਕੰਡਿਆਂ ਨੂੰ ਚੁੱਕਦੇ ਹਨ ਅਤੇ ਆਪਣੀ ਪੂਛ ਨੂੰ ਜ਼ੋਰ ਨਾਲ ਹਿਲਾਉਂਦੇ ਹਨ।

ਨਿਯੰਤ੍ਰਣ: ਸੁਰੱਖਿਅਤ ਦੂਰੀ ਬਣਾ ਕੇ ਰੱਖੋ, ਉਹਨਾਂ ਨੂੰ ਨਾ ਹੈਰਾਨ ਕਰੋ ਜਾਂ ਉਹਨਾਂ ਨੂੰ ਘੇਰੋ ਨਾ।

ਰੋਕਥਾਮ ਲਈ ਸੁਝਾਅ

ਸਰਗਰਮ ਕਦਮ ਚੁੱਕਣ ਨਾਲ ਤੁਹਾਡੇ ਆਰਾਮ ਦੇ ਸਮੇਂ ਦੌਰਾਨ ਅਣਚਾਹੀਆਂ ਜੰਗਲੀ ਜੀਵਾਂ ਨਾਲ ਸਾਹਮਣੇ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।

- ਸਚੇਤ ਰਹੋ: ਆਰਾਮ ਦੇ ਸਮੇਂ ਦੌਰਾਨ ਹਮੇਸ਼ਾਂ ਆਪਣੇ ਆਲੇ-ਦੁਆਲੇ ਬਾਰੇ ਸਚੇਤ ਰਹੋ।
- ਭੋਜਨ ਸੁਰੱਖਿਅਤ ਕਰੋ: ਸਾਰੇ ਭੋਜਨ ਅਤੇ ਰਹਿੰਦ-ਖੂੰਹਦ ਨੂੰ ਵਾਹਨ ਦੇ ਅੰਦਰ ਸੁਰੱਖਿਅਤ ਢੰਗ ਨਾਲ ਸਟੋਰ ਕਰੋ।
- ਰੋਸ਼ਨੀ ਦੀ ਵਰਤੋਂ ਕਰੋ: ਜੰਗਲੀ ਜੀਵਾਂ ਨੂੰ ਰੋਕਣ ਲਈ ਚੰਗੀ ਰੋਸ਼ਨੀ ਵਾਲੇ ਆਰਾਮ ਖੇਤਰ ਚੁਣੋ।
- ਦਿਖਾਈ ਦੇਣ ਦੀ ਰਿਪੋਰਟ ਕਰੋ: ਕਾਫ਼ੀ ਜ਼ਿਆਦਾ ਜਾਨਵਰ ਦਿਖਾਈ ਦੇਣ ਬਾਰੇ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕਰੋ।
- ਜੰਗਲੀ ਜੀਵਾਂ ਨੂੰ ਭੋਜਨ ਨਾ ਦਿਓ: ਜਾਨਵਰਾਂ ਨੂੰ ਖੁਆਉਣਾ ਉਹਨਾਂ ਨੂੰ ਮਨੁੱਖਾਂ ਕੋਲ ਜਾਣ ਲਈ ਉਤਸ਼ਾਹਿਤ ਕਰ ਸਕਦਾ ਹੈ।
- ਆਪਣੇ ਵਾਹਨ ਦੀ ਜਾਂਚ ਕਰੋ: ਜਾਣ ਤੋਂ ਪਹਿਲਾਂ ਆਪਣੇ ਵਾਹਨ ਦੇ ਆਲੇ-ਦੁਆਲੇ ਅਤੇ ਹੇਠਾਂ ਕਿਸੇ ਵੀ ਜਾਨਵਰ ਦੀ ਜਾਂਚ ਕਰੋ ਜਿਨ੍ਹਾਂ ਨੇ ਪਨਾਹ ਲਈ ਹੋ ਸਕਦੀ ਹੈ।

ਆਰਾਮ ਕਰਨ ਵਾਲੇ ਸਥਾਨਾਂ 'ਤੇ ਜੰਗਲੀ ਜਾਨਵਰਾਂ ਦਾ ਸਾਹਮਣਾ ਕਰਨਾ ਹੈਰਾਨੀਜਨਕ ਅਤੇ ਕਈ ਵਾਰ ਖਤਰਨਾਕ ਹੋ ਸਕਦਾ ਹੈ। ਪਰ ਜੇ ਟਰੱਕ ਡ੍ਰਾਈਵਰ ਜਾਣਦੇ ਹਨ ਕਿ ਕੀ ਉਮੀਦ ਕਰਨੀ ਹੈ ਅਤੇ ਸੁਰੱਖਿਅਤ ਕਿਵੇਂ ਰਹਿਣਾ ਹੈ, ਤਾਂ ਉਹ ਇਹਨਾਂ ਸਥਿਤੀਆਂ ਨਾਲ ਚੰਗੀ ਤਰ੍ਹਾਂ ਨਜਿੱਠ ਸਕਦੇ ਹਨ ਅਤੇ ਆਪਣੀ ਅਤੇ ਜਾਨਵਰਾਂ ਦੋਵਾਂ ਦੀ ਰੱਖਿਆ ਕਰ ਸਕਦੇ ਹਨ।

ਹੋਰ ਜਾਣਕਾਰੀ ਚਾਹੀਦੀ ਹੈ? RPM ਮਦਦ ਕਰ ਸਕਦਾ ਹੈ!

ਖ਼ਤਰੇ ਦੀ ਪਛਾਣ ਅਤੇ ਜੋਖਮ ਨਿਯੰਤ੍ਰਣ



ਇਹ ਜਾਣਨਾ ਕਿ ਕਾਰਜ-ਸਥਾਨ 'ਤੇ ਵਰਕਰਾਂ ਨੂੰ ਕਿਵੇਂ ਸੱਟ ਲੱਗ ਸਕਦੀ ਹੈ, ਇਹ ਯਕੀਨੀ ਬਣਾਉਣ ਦਾ ਪਹਿਲਾ ਕਦਮ ਹੈ ਕਿ ਉਹ ਸੁਰੱਖਿਅਤ ਹਨ। ਇਹ ਕੋਰਸ ਵਿਦਿਆਰਥੀਆਂ ਨੂੰ ਉਹਨਾਂ ਦੇ ਕਾਰਜ-ਸਥਾਨ ਦੇ ਖਤਰਨਾਕ ਤੱਤਾਂ ਦੀ ਪਛਾਣ ਕਰਨ, ਮੁਲਾਂਕਣ ਕਰਨ ਅਤੇ ਉਹਨਾਂ ਨੂੰ ਨਿਯੰਤ੍ਰਿਤ ਕਰਨ ਲਈ ਲੋੜੀਂਦਾ ਵਿਹਾਰਕ ਗਿਆਨ ਪ੍ਰਦਾਨ ਕਰੇਗਾ ਤਾਂ ਜੋ ਉਹ ਖਤਰਨਾਕ ਘਟਨਾਵਾਂ ਨੂੰ ਰੋਕਣ ਵਿੱਚ ਆਪਣੀ ਭੂਮਿਕਾ ਨਿਭਾ ਸਕਣ।

ਦਰਘਟਨਾ ਦੀ ਰਿਪੋਰਟਿੰਗ ਅਤੇ ਜਾਂਚ



ਕਾਰਜ-ਸਥਾਨ 'ਤੇ ਉਸ ਨਾਲ ਜੁੜੀਆਂ ਸੱਟਾਂ, ਬਿਮਾਰੀਆਂ ਅਤੇ ਖਤਰਨਾਕ ਘਟਨਾਵਾਂ ਦੀ ਰਿਪੋਰਟ ਕਰਨ ਲਈ ਇੱਕ ਪ੍ਰਕਿਰਿਆ ਹੋਣੀ ਚਾਹੀਦੀ ਹੈ। ਇਹ ਰਿਪੋਰਟਾਂ ਪ੍ਰਾਪਤ ਹੋਣ 'ਤੇ, ਇਹ ਯਕੀਨੀ ਬਣਾਉਣ ਲਈ ਵੀ ਕੋਈ ਪ੍ਰਕਿਰਿਆ ਲਾਜ਼ਮੀ ਸਥਾਪਿਤ ਹੋਣੀ ਚਾਹੀਦੀ ਹੈ ਕਿ ਜਾਂਚ-ਪੜਤਾਲਾਂ ਪੂਰੀਆਂ ਕੀਤੀਆਂ ਜਾਣ, ਤਾਂ ਜੋ ਮੁੜ ਵਾਪਰਨ ਨੂੰ ਰੋਕਿਆ ਜਾ ਸਕੇ।

ਐਮਰਜੈਂਸੀ ਫਸਟ ਏਡ: ਲੈਵਲ C ਅਤੇ AED



ਇਹ ਫਸਟ ਏਡ ਅਤੇ ਕਾਰਡੀਓਪੈਲੀਟੇਸ਼ਨ (CPR) ਕੋਰਸ ਬਾਲਗਾਂ, ਬੱਚਿਆਂ ਅਤੇ ਛੋਟੇ ਬਾਲਾਂ ਲਈ ਕਾਰਡੀਓਵੈਸਕੁਲਰ ਐਮਰਜੈਂਸੀਆਂ ਅਤੇ ਦਮ ਘੁੱਟਣ ਦੀ ਪਛਾਣ ਕਰ ਕੇ ਉਹਨਾਂ ਲਈ ਪ੍ਰਤੀਕਿਰਿਆ ਕਰਨ ਲਈ ਲੋੜੀਂਦੀਆਂ ਮੁਹਾਰਤਾਂ ਪ੍ਰਦਾਨ ਕਰਦਾ ਹੈ। ਇਹ ਕੋਰਸ RPM ਸੇਫਟੀ ਦੁਆਰਾ ਮੁਹੱਈਆ ਕੀਤਾ ਜਾਂਦਾ ਹੈ ਅਤੇ ਕਾਰਜ-ਸਥਾਨ ਦੀਆਂ ਲੋੜਾਂ ਲਈ ਢੁਕਵਾਂ ਹੈ।



RISK. PROFESSIONALLY MANAGED.

ਫੋਨ: 204-632-6600 | ਈਮੇਲ: info@rpmsafety.ca | ਵੈੱਬ: www.rpmsafety.ca

25 Bunting Street Winnipeg, MB R2X 2P5